

Credit Valley ਹਸਪਤਾਲ ਦੇ ਅੰਦਰ ਨੈਤਿਕਤਾ ਰੋਗਿਆਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਜਾਣਕਾਰੀ

ਨੈਤਿਕਤਾ ਕੀ ਹੁੰਦੀ ਹੈ?

ਨੈਤਿਕਤਾ "ਸਹੀ" ਅਤੇ "ਗਲਤ" ਅਖਤਿਆਰਾਂ ਅਤੇ ਆਪਣੇ ਅਖਤਿਆਰਾਂ ਅਤੇ ਕਾਰਵਾਈਆਂ ਦੇ ਲਈ ਜਿਹੜੇ ਕਾਰਣ ਦਿੰਦੇ ਹਾਂ ਉਹਨਾਂ ਦੇ ਬਾਰੇ ਹੈ। ਨੈਤਿਕਤਾ ਦੇ ਨਾਲ ਸਾਨੂੰ ਆਪਣੇ ਸਵਾਲਾਂ ਦੇ ਜਵਾਬ ਮਿਲਣ ਵਿੱਚ ਮਦਦ ਮਿਲਦੀ ਹੈ: "ਸਾਨੂੰ ਕੀ ਅਤੇ ਕਿੱਥੇ ਕਰਨਾ ਚਾਹੀਦਾ ਹੈ?"

ਬਿਸਤਰ ਦੇ ਪਾਸੇ ਤੋਂ ਲੈ ਕੇ ਬੋਰਡਰੂਮ ਤਕ ਇੱਕ ਨੈਤਿਕਤਾ ਭਰੀ ਦੇਖਭਾਲ ਨੂੰ ਪੱਕਾ ਕਰਨ ਲਈ ਹਰ ਇੱਕ ਦੀ ਇੱਕ ਭੂਮਿਕਾ ਹੁੰਦੀ ਹੈ। Credit Valley ਹਸਪਤਾਲ ਜਿਸ ਸਮੁਦਾਇ ਦੀ ਸੇਵਾ ਕਰਦਾ ਹੈ ਉਸ ਨੂੰ ਖਾਸ ਦਇਆਲਤਾ ਨਾਲ ਭਰੀ ਦੇਖਭਾਲ ਪ੍ਰਦਾਨ ਕਰਨ ਲਈ ਵਚਨਬੱਧ ਹੈ। ਨੈਤਿਕਤਾ ਦੇ ਨਿਯਮਾਂ ਅਤੇ ਇਸਦੀ ਕਦਰ ਨੂੰ ਇਸ ਢੰਗ ਬਣਾਈਆ ਗਿਆ ਹੈ ਕਿ ਜਿਸ ਨਾਲ ਹਰ ਰੋਜ਼ ਫੈਸਲੇ ਲਿੱਤੇ ਜਾਂਦੇ ਹਨ ਅਤੇ ਦੇਖਭਾਲ ਪ੍ਰਦਾਨ ਕੀਤੀ ਜਾਂਦੀ ਹੈ।

ਇੱਕ ਏਥਿਸਿਸਟ (ਨੈਤਿਕਤਾ ਦਾ ਧਿਆਨ ਰੱਖਣ ਵਾਲਾ) ਮੇਰੀ ਜਾਂ ਮੇਰੇ ਪਰਿਵਾਰ ਦੀ ਕਿਸ ਤਰ੍ਹਾਂ ਮਦਦ ਕਰ ਸੱਕਦਾ/ਦੀ ਹੈ?

ਕਈ ਵਾਰ ਹਸਪਤਾਲ ਵਿੱਚ ਰਹਿੰਦੇ ਹੋਏ ਇਲਾਜ ਦੇ ਬਾਰੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਔਖੇ ਫੈਸਲੇ ਲੈਣੇ ਪੈ ਸੱਕਦੇ ਹਨ। ਏਥਿਸਿਸਟ ਦੀ ਭੂਮਿਕਾ ਹੈ ਚੰਗੇ ਫੈਸਲੇ ਲੈਣ ਦੀ ਵਿਧੀ ਪ੍ਰਦਾਨ ਕਰਨਾ ਅਤੇ ਇਸ ਵਿਧੀ ਨਾਲ ਵਿਅਕਤੀਆਂ ਨੂੰ ਸਹਾਇਤਾ ਦੇਣਾ ਹੈ।

ਏਥਿਸਿਸਟ ਤੁਹਾਡੀ ਮਦਦ ਕਰ ਸੱਕਦਾ ਹੈ...

- ਇਲਾਜ ਦੇ ਫੈਸਲੇ ਲਈ ਜਿਸ ਜਾਣਕਾਰੀ ਦੀ ਤੁਹਾਨੂੰ ਲੋੜ ਹੈ ਉਸ ਨੂੰ ਪਛਾਣਨ ਵਿੱਚ
- ਤੁਹਾਡੇ ਇਲਾਜ ਦੇ ਫੈਸਲੇ ਦੇ ਨੈਤਿਕ ਅਤੇ ਕਾਨੂੰਨੀ ਫਸਾਅ ਨੂੰ ਸਮਝਣ ਵਿੱਚ
- ਵੱਖ ਵੱਖ ਇਲਾਜ ਦੇ ਚੋਣ ਲੈਣ ਦੇ ਫਾਇਦੇ ਅਤੇ ਬੋਝ ਦੀ ਜਾਂਚ ਕਰਨ ਵਿੱਚ
- ਸੰਸਥਾ ਦੇ ਅੰਦਰ ਅਤੇ ਬਾਹਿਰ ਦੂਸਰੇ ਲੋਕਾਂ ਅਤੇ ਸਾਧਨਾਂ ਨਾਲ ਤੁਹਾਨੂੰ ਜੋੜ ਕੇ

ਇੱਕ ਏਥਿਸਿਸਟ ਨਾਲ ਸੰਪਰਕ ਕਰਨ ਵਿੱਚ ਮੈਨੂੰ ਕਿਸ ਗੱਲ ਤੇ ਵਿਚਾਰ ਕਰਨਾ ਚਾਹੀਦਾ ਹੈ?

ਸੱਭ ਤੋਂ ਪਹਿਲਾਂ, ਤੁਹਾਨੂੰ ਇਲਾਜ ਦੇ ਕਿਸੇ ਵੀ ਫੈਸਲੇ ਦੀ ਚਰਚਾ ਆਪਣੀ ਸਿਹਤ ਦੀ ਦੇਖਭਾਲ ਕਰਨ ਵਾਲੀ ਟੀਮ ਨਾਲ ਕਰਨੀ ਚਾਹੀਦੀ ਹੈ। ਆਪਣੀ ਸਿਹਤ ਦੇਖਭਾਲ ਟੀਮ ਨਾਲ ਆਪਣੇ ਇਲਾਜ ਦੇ ਫੈਸਲੇ ਦੀ ਚਰਚਾ ਕਰਨ ਤੋਂ ਬਾਅਦ, ਤੁਸੀਂ ਏਥਿਸਿਸਟ ਨਾਲ ਇਹਨਾਂ ਵਿੱਚੋਂ ਕਿਸੇ ਇੱਕ ਕਾਰਣ ਲਈ ਗੱਲ-ਬਾਤ ਕਰ ਸੱਕਦੇ ਹੋ:

- ਜੇਕਰ ਤੁਹਾਨੂੰ ਇਸ ਬਾਰੇ ਪੱਕਾ ਨਾ ਪਤਾ ਹੋਵੇ ਕਿ ਤੁਸੀਂ ਕਿਹੜੇ ਫੈਸਲੇ ਲੈਣੇ ਹਨ
- ਜੇਕਰ ਇਸ ਬਾਰੇ ਵੱਖ ਵੱਖ ਵਿਚਾਰ ਹੋਣ ਕਿ ਤੁਸੀਂ ਕਿਹੜੇ ਫੈਸਲੇ ਲੈਣੇ ਹਨ
- ਜੇ ਕਰ ਤੁਸੀਂ ਕਿਸੇ ਫੈਸਲੇ ਦੇ ਨੈਤਿਕ ਅਤੇ ਕਾਨੂੰਨੀ ਪਹਿਲੂ ਦੇ ਬਾਰੇ ਹੋਰ ਵੀ ਜਾਂਚ ਕਰਨਾ ਚਾਹੁੰਦੇ ਹੋਵੋ

ਅਸੀਂ ਏਥਿਸਿਸਟ ਨਾਲ ਕਿਸ ਤਰ੍ਹਾਂ ਸੰਪਰਕ ਕਰਨਾ ਹੈ?

ਤੁਸੀਂ ਏਥਿਸਿਸਟ ਨਾਲ, ਭਰੋਸੇ ਵਿੱਚ, ਈ-ਮੇਲ ਜਾਂ ਫੋਨ ਤੇ ਗੱਲ ਕਰ ਸੱਕਦੇ ਹੋ:

ਈ-ਮੇਲ: ethics@cvh.on.ca

ਫੋਨ: 905-813-1100, ਏਕਸਟੈਂਸ਼ਨ 4482

ਨੈਤਿਕਤਾ ਵਿੱਚ ਸ਼ਾਮਿਲ ਰੋਗੀਆਂ/ਪਰਿਵਾਰ ਦੇ ਸੱਦਸਾਂ ਵਲੋਂ ਮਿਲੇ ਵਿਚਾਰਾਂ ਲਈ ਸਲਾਹ ਲਈ

ਏਥਿਸਿਸਟ "ਨੇ ਸਾਨੂੰ ਮਹਿਸੂਸ ਕਰਵਾਈਆ ਕਿ ਔਖੇ ਫੈਸਲੇ ਲੈਣ ਲਈ ਅਸੀਂ ਕੱਲੇ ਨਹੀਂ ਹਾਂ।"

ਏਥਿਸਿਸਟ ਨਾਲ ਹੋਈ ਗੱਲ-ਬਾਤ ਨੇ "ਪਰਿਵਾਰ ਦੇ ਮੋਡੇਆਂ ਤੋਂ ਬੋਝ ਹੱਟਾ ਦਿੱਤਾ ਅਤੇ ਜਿਸ ਅਪਰਾਧ ਦੀ ਭਾਵਨਾ ਨੂੰ ਅਸੀਂ ਮਹਿਸੂਸ ਕਰ ਰਹੇ ਸੀ ਉਸ ਨੂੰ ਘੱਟਾ ਦਿੱਤਾ।"

ਏਥਿਸਿਸਟ ਨਾਲ ਗੱਲ ਕਰਕੇ "ਵਿਕਲਪਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਂਚਣ ਵਿੱਚ ਹੋਰ ਵੀ ਮਦਦ ਮਿੱਲ ਗਈ।"

¹ Orr, R. D., Morton, K. R., deLeon, D. M., & Fals, J. C. (1996). ਨੈਤਿਕਤਾ ਬਾਰੇ ਪ੍ਰਮਰਸ਼ ਸੇਵਾਵਾਂ ਦਾ ਮੁਲਾਂਕਣ: ਰੋਗੀਆਂ ਅਤੇ ਪਰਿਵਾਰ ਦ੍ਰਿਸ਼ ਮਈ ਅਮੈਰੀਕਨ ਜਰਨਲ ਆਫ ਮੈਡਿਸਿਨ (*The American Journal of Medicine*) 101(2), 135-141.